

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਨੇ ਭਾਈਚਾਰਕ ਸੁਰੱਖਿਆ ਅਤੇ ਅਪਰਾਧ ਦੀ ਰੋਕਥਾਮ ਲਈ ਸੂਬਾਈ ਫੰਡਿੰਗ ਦਾ ਸੁਆਗਤ ਕੀਤਾ

ਬ੍ਰੈਂਪਟਨ, ਓਨਟੈਰੀਓ (24 ਜਨਵਰੀ, 2020) – ਅੱਜ, ਸਿਟੀ ਆਫ ਬ੍ਰੈਂਪਟਨ ਨੇ ਓਨਟੈਰੀਓ ਸਰਕਾਰ ਵੱਲੋਂ, ਭਾਈਚਾਰਕ ਸੁਰੱਖਿਆ ਸਬੰਧੀ ਪਹਿਲਕਦਮੀਆਂ ਨੂੰ ਮਜ਼ਬੂਤ ਬਣਾਉਣ ਵਾਲੇ ਵਸੀਲਿਆਂ ਵਿੱਚ ਵਾਧਾ ਕਰਨ ਲਈ ਪੀਲ ਰੀਜਨਲ ਪੁਲਿਸ (Peel Regional Police) ਵਾਸਤੇ \$20.5 ਮਿਲੀਅਨ ਦੀ ਫੰਡਿੰਗ ਦੀ ਘੋਸ਼ਣਾ ਦਾ ਸੁਆਗਤ ਕੀਤਾ।

ਘੋਸ਼ਣਾ ਦੇ ਦੌਰਾਨ, ਮੇਅਰ ਪੈਟਰਿਕ ਬ੍ਰਾਊਨ, ਜੋ ਪੀਲ ਪੁਲਿਸ ਸਰਵਿਸਿਜ਼ ਬੋਰਡ (Peel Police Services Board) ਦੇ ਮੈਂਬਰ ਹਨ, ਨੇ ਇਸ ਨਿਵੇਸ਼ ਦੇ ਮਹੱਤਵ ਬਾਰੇ ਗੱਲ ਕੀਤੀ। ਇਹ ਨਿਵੇਸ਼, ਪੀਲ ਰੀਜਨਲ ਪੁਲਿਸ ਦੇ ਕਮਿਊਨਿਟੀ ਮੋਬਿਲਾਈਜ਼ੇਸ਼ਨ ਪ੍ਰੋਗਰਾਮ (Community Mobilization Program) ਅਤੇ ਓਨਟੈਰੀਓ ਦੀ ਗਨ, ਗੈਂਗਸ ਅਤੇ ਹਿੰਸਾ ਨੂੰ ਘੱਟ ਕਰਨ ਦੀ ਕਾਰਜਨੀਤੀ (Guns, Gangs and Violence Reduction Strategy) ਦਾ ਸਮਰਥਨ ਕਰਦਾ ਹੈ।

ਸਿਟੀ ਆਫ ਬ੍ਰੈਂਪਟਨ ਨੇ ਵੱਧ ਮਜ਼ਬੂਤ ਅਤੇ ਸੁਰੱਖਿਅਤ ਭਾਈਚਾਰਿਆਂ ਦੇ ਨਿਰਮਾਣ ਵਿੱਚ ਵੱਧ ਸਹਿਯੋਗ ਦੀ ਲਗਾਤਾਰ ਹਿਮਾਇਤ ਕੀਤੀ ਹੈ। 2019 ਦੀ ਐਸੋਸੀਏਸ਼ਨ ਆਫ ਮਿਊਨਿਸਿਪਲਟੀਜ਼ ਆਫ ਓਨਟੈਰੀਓ (ਏ.ਐਮ.ਓ.) (Association of Municipalities of Ontario) (AMO) ਸਾਲਾਨਾ ਕਾਨਫਰੰਸ ਵਿੱਚ, ਮੇਅਰ ਦੀ ਅਗਵਾਨੀ ਵਾਲੇ ਸਿਟੀ ਦੇ ਪ੍ਰਤੀਨਿਧੀ ਮੰਡਲ ਨੇ ਸਰਕਾਰ ਦੇ ਸਾਰੇ ਪੱਧਰਾਂ ਵਿਚਕਾਰ ਸਹਿਯੋਗ, ਸਮੂਹੀਅਤ ਅਤੇ ਫੰਡਿੰਗ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਬਾਰੇ ਸਿੱਧੇ ਸਾਲਿਸਿਟਰ ਜਨਰਲ ਨਾਲ ਗੱਲ ਕੀਤੀ ਸੀ, ਤਾਂ ਜੋ ਸਿਟੀ ਆਫ ਬ੍ਰੈਂਪਟਨ ਅਤੇ ਰੀਜਨ ਆਫ ਪੀਲ (Region of Peel) ਵਿੱਚ ਭਾਈਚਾਰਕ ਸੁਰੱਖਿਆ ਅਤੇ ਸਿਹਤ ਲਈ ਸਮੁੱਚੇ ਦ੍ਰਿਸ਼ਟੀਕੋਣ ਨੂੰ ਸਮਰੱਥ ਕੀਤਾ ਜਾਵੇ।

ਅੱਜ ਦੀ ਫੰਡਿੰਗ ਸਬੰਧੀ ਘੋਸ਼ਣਾ ਵੀ ਕਈ ਸਥਾਪਤ ਭਾਈਚਾਰੀਆਂ ਦੀ ਪੂਰਤੀ ਕਰਦੀ ਹੈ, ਜੋ ਬ੍ਰੈਂਪਟਨ ਦੇ ਭਾਈਚਾਰਕ ਸੁਰੱਖਿਆ ਦੇ ਯਤਨਾਂ ਨੂੰ ਸਹਿਯੋਗ ਦਿੰਦੀਆਂ ਹਨ, ਇਹਨਾਂ ਵਿੱਚ ਸ਼ਾਮਲ ਹਨ:

- ਖੇਤਰ ਵਿੱਚ ਪੀਲ ਪੁਲਿਸ ਦੀ ਮੌਜੂਦਗੀ ਵਧਾਉਣ ਅਤੇ ਲੋਕਾਂ ਦੀ ਦੇਖਭਾਲ ਵਿੱਚ ਸੁਧਾਰ ਕਰਨ ਲਈ ਡਾਊਨਟਾਊਨ ਬ੍ਰੈਂਪਟਨ ਸਬਸਟੇਸ਼ਨ (Downtown Brampton Substation) ਖੋਲ੍ਹਣ ਦੀ ਪੀਲ ਰੀਜਨਲ ਪੁਲਿਸ ਦੀ ਹਾਲੀਆ ਘੋਸ਼ਣਾ
- ਸਿਟੀ ਆਫ ਬ੍ਰੈਂਪਟਨ ਦਾ ਲਾਈਟਹਾਊਸ ਪ੍ਰੋਗਰਾਮ (Lighthouse Program), ਜੋ ਭਾਈਚਾਰੇ ਨੂੰ ਪੂਰੇ ਭਾਈਚਾਰੇ ਵਿੱਚ ਐਮਰਜੈਂਸੀ ਦੀਆਂ ਸਥਿਤੀਆਂ ਦੇ ਦੌਰਾਨ ਭਾਗੀਦਾਰ ਧਾਰਮਿਕ ਸੰਗਠਨਾਂ ਦੇ ਚੁਗਿਰਦਿਆਂ ਵਿੱਚ ਪਨਾਹ ਲੈਣ ਵਿੱਚ ਸਮਰੱਥ ਕਰੇਗਾ
- ਨਿਰੀਖਣ ਸਮਰਥਤਾਵਾਂ ਵਿੱਚ ਸੁਧਾਰ ਕਰਨ ਲਈ 410 ਅਤੇ 403 ਹਾਈਵੇਜ ਤੇ ਸੀ.ਸੀ.ਟੀ.ਵੀ. (CCTV) ਕੈਮਰੇ ਲਗਾਉਣ ਲਈ ਸਿਟੀ ਦੀ ਹਿਮਾਇਤ

ਹਵਾਲੇ

“ਗੈਂਗਸ ਪੋਸਟਲ ਕੋਡਾਂ ਦੀ ਪਰਵਾਹ ਨਹੀਂ ਕਰਦੇ। ਇਹ ਪੂਰੇ ਜੀ.ਟੀ.ਏ ਦੀ ਸਮੱਸਿਆ ਹੈ। ਅਸੀਂ ਕਦੇ ਵੀ ਅਜਿਹੇ ਅਪਰਾਧਿਕ ਸੰਗਠਨਾਂ ਦੀ ਸਾਜਿਸ਼ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਜਿਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿਹੜੇ ਖੇਤਰਾਂ ਵਿੱਚ ਘਟੀ ਹੋਈ ਪ੍ਰਤੀਕਿਰਿਆ ਵਾਲੀਆਂ ਵੱਧ ਸਮਰਥਤਾਵਾਂ ਹਨ। ਮੈਂ

ਪੰਨਵਾਦੀ ਹਾਂ ਕਿ ਪ੍ਰੀਮੀਅਰ ਫੋਰਡ ਅਤੇ ਸਾਲਿਸਟਰ ਜਨਰਲ ਜੇਨਸ ਨੇ ਗਨ ਅਤੇ ਗੈਂਗਸ ਸਬੰਧੀ ਫੰਡਿੰਗ ਲਈ ਸਾਡੀ ਰਾਏ ਸੁਣੀ। ਇਹ ਇੱਕ ਮਹੱਤਵਪੂਰਣ ਸਾਧਨ ਹੈ, ਜਿਸਦੀ ਸਾਡੀ ਪੁਲਿਸ ਨੂੰ ਬ੍ਰੈਂਪਟਨ ਅਤੇ ਪੀਲ ਰੀਜਨ ਨੂੰ ਸੁਰੱਖਿਅਤ ਰੱਖਣ ਵਾਸਤੇ ਲੋੜ ਹੈ।"

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ ਅਤੇ ਮੈਂਬਰ, ਪੀਲ ਸਰਵਿਸਿਜ ਬੋਰਡ

"ਤੁਸੀਂ ਸੁਰੱਖਿਅਤ ਸਟ੍ਰੀਟਸ ਦੇ ਬਿਨਾਂ ਸ਼ਾਨਦਾਰ ਸ਼ਹਿਰ ਦਾ ਨਿਰਮਾਣ ਨਹੀਂ ਕਰ ਸਕਦੇ। ਗਨ ਐਂਡ ਗੈਂਗ ਗਤੀਵਿਧੀ ਵਿੱਚ ਹਾਲੀਆ ਵਾਧੇ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕਣ ਦੀ ਲੋੜ ਹੈ। ਅਜਿਹਾ ਸਿਰਫ ਉਦੋਂ ਹੋ ਸਕਦਾ ਹੈ, ਜਦੋਂ ਸਰਕਾਰ ਦੇ ਸਾਰੇ ਅਮਲੇ ਮਿਲ ਕੇ ਕੰਮ ਕਰਨ। ਇਹ ਫੰਡਿੰਗ ਘੋਸ਼ਣਾ, ਪੀਲ ਰੀਜਨਲ ਪੁਲਿਸ ਨੂੰ ਉਹ ਵਸੀਲੇ ਦੇਣ ਵਿੱਚ ਸਹਾਇਕ ਹੋਵੇਗੀ, ਜਿਹਨਾਂ ਦੀ ਉਹਨਾਂ ਨੂੰ ਬ੍ਰੈਂਪਟਨ ਦੇ ਲੋਕਾਂ ਨੂੰ ਵੱਧ ਸੁਰੱਖਿਅਤ ਰੱਖਣ ਲਈ ਲੋੜ ਹੈ।"

- ਸ਼ਾਰਮੇਨ ਵਿਲੀਅਮਸ (Charmaine Williams), ਸਿਟੀ ਕਾਉਂਸਲਰ ਅਤੇ ਚੇਅਰ, ਬ੍ਰੈਂਪਟਨ ਕਮਿਊਨਿਟੀ ਸੇਫਟੀ ਐਡਵਾਈਜਰੀ ਕਮੇਟੀ

"ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ ਦਾ ਸਮਰਥਨ ਕਰਨ ਲਈ ਸਹੀ ਵਾਤਾਵਰਣ ਪੈਦਾ ਕਰਨਾ, ਉਹਨਾਂ ਸਾਰੇ ਕੰਮਾਂ ਲਈ ਮਹੱਤਵਪੂਰਣ ਹੈ, ਜੋ ਅਸੀਂ ਇਸ ਮਹੱਤਵਪੂਰਣ ਟਰਮ ਆਫ ਕਾਉਂਸਿਲ ਪ੍ਰਾਇਰਟੀ ਨੂੰ ਅੱਗੇ ਵਧਾਉਣ ਲਈ ਕਰਦੇ ਹਾਂ। ਸਾਡੇ ਭਾਈਚਾਰੇ ਨੂੰ ਵੱਧ ਸੁਰੱਖਿਅਤ ਬਣਾਉਣ ਲਈ ਸਹੀ ਦਿਸ਼ਾ ਵਿੱਚ ਚੁੱਕਿਆ ਜਾਣ ਵਾਲਾ ਹਰੇਕ ਕਦਮ, ਸਾਡੇ ਨਿਵਾਸੀਆਂ, ਸਟੇਕਹੋਲਡਰਾਂ ਅਤੇ ਨਿਵੇਸ਼ਕਾਂ ਦੇ ਯਕੀਨ ਨੂੰ ਵਧਾਉਣ ਵਿੱਚ ਸਹਾਇਕ ਹੋਵੇਗਾ। ਨਾਲ ਹੀ, ਇਹ ਸਾਡੇ ਸ਼ਹਿਰ ਦੀ ਲੰਮੀ-ਮਿਆਦ ਦੀ ਸਫਲਤਾ ਅਤੇ ਖੁਸ਼ਹਾਲੀ ਲਈ ਰਾਹ ਦਿਖਾਵੇਗਾ।"

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca